

ਵਾਟਕਾਮ ਕਾਊਂਟੀ ਸਪੋਰਟਸ ਨਿਰੀਖਣ

- ਭਾਗੀਦਾਰੀ ਤੋਂ ਪਹਿਲਾਂ
- ਬਾਅਦ ਵਿੱਚ

(ਮਿਡਲ ਅਤੇ ਹਾਈ ਸਕੂਲਾਂ ਵਿੱਚ ਭਾਗ ਲੈਣ ਤੋਂ ਪਹਿਲਾਂ ਲੇੜੀਂਦਾ- ਮਾਤਾ-ਪਿਤਾ ਵੱਲੋਂ ਸਮੀਖਿਆ ਅਤੇ ਦਸਤਖਤ ਚਾਹੀਦੇ ਹਨ)

ਨਾਮਜਨਮ ਤਰੀਕਸਕੂਲ ਪ੍ਰੀਖਿਆ ਦੀ ਮਿਤੀ

ਪਤਾਸ਼ਹਿਰ ਫੋਨ

ਮਾਤਾ-ਪਿਤਾ ਦਾ ਨਾਮਕੰਮ ਦਾ ਫੋਨਖੇਡਾਂ

ਸੰਕਟਕਾਲੀਨ ਸੰਪਰਕ ਦੀ ਸਥਿਤੀ ਵਿੱਚ: ਨਾਮਫੋਨਸੈੱਲ

ਮੈਡੀਕਲ ਇਤਿਹਾਸ (ਵਿਦਿਆਰਥੀ ਅਤੇ ਮਾਤਾ-ਪਿਤਾ/ਸਰਪ੍ਰਸਤਾਂ ਦੁਆਰਾ ਪੂਰਾ ਕੀਤਾ ਜਾਣਾ)	ਸਰੀਰਕ (ਡਾਕਟਰ ਦੁਆਰਾ ਪੂਰਾ ਕੀਤਾ ਜਾਵੇ)																																												
<p>ਹਾਂ/ਨਹੀਂ 1. ਕੀ ਤੁਹਾਨੂੰ ਹਾਲ ਹੀ ਵਿੱਚ ਜਾਂ ਹੁਣ ਕੋਈ ਬਿਮਾਰੀ/ਚੋਟ ਲੱਗੀ ਹੈ?</p> <p>ਹਾਂ/ਨਹੀਂ 2. ਕੀ ਤੁਹਾਡੀ ਪਿਛਲੀ ਪ੍ਰੀਖਿਆ ਤੋਂ ਬਾਅਦ ਤੁਹਾਨੂੰ ਕੋਈ ਡਾਕਟਰੀ ਸਮੱਸਿਆ, ਬਿਮਾਰੀ ਜਾਂ ਸੱਟ ਲੱਗੀ ਹੈ?</p> <p>ਹਾਂ/ਨਹੀਂ 3. ਕੀ ਤੁਹਾਨੂੰ ਕੋਈ ਪੁਰਾਣੀ ਜਾਂ ਵਾਰ-ਵਾਰ ਹੋਣ ਵਾਲੀ ਬਿਮਾਰੀ ਹੈ?</p> <p>ਹਾਂ/ਨਹੀਂ 4. ਕੀ ਤੁਹਾਨੂੰ ਕਦੇ ਇੱਕ ਹਫ਼ਤੇ ਤੋਂ ਵੱਧ ਸਮੇਂ ਤੱਕ ਕੋਈ ਬਿਮਾਰੀ ਹੋਈ ਹੈ?</p> <p>ਹਾਂ/ਨਹੀਂ 5. ਕੀ ਤੁਸੀਂ ਕਦੇ ਰਾਤ ਭਰ ਲਈ ਹਸਪਤਾਲ ਵਿੱਚ ਦਾਖਲ ਹੋਏ ਹੋ?</p> <p>ਹਾਂ/ਨਹੀਂ 6. ਕੀ ਤੁਹਾਡੀ ਕੋਈ ਸਰਜਰੀ ਹੋਈ ਹੈ?</p> <p>ਹਾਂ/ਨਹੀਂ 7. ਕੀ ਤੁਹਾਨੂੰ ਕਦੇ ਕੋਈ ਸੱਟ ਲੱਗੀ ਹੈ ਜਿਸ ਲਈ ਡਾਕਟਰ ਦੁਆਰਾ ਇਲਾਜ ਦੀ ਲੋੜ ਪਈ ਹੋਵੇ?</p> <p>ਹਾਂ/ਨਹੀਂ 8. ਕੀ ਤੁਹਾਡਾ ਕੋਈ ਅੰਗ ਗਾਇਬ ਹੈ? (ਅਪੈਂਡਿਕਸ, ਅੱਖ, ਗੁਰਦੇ, ਅੰਡਕੋਸ਼, ਆਦਿ)</p> <p>ਹਾਂ/ਨਹੀਂ 9. ਕੀ ਤੁਸੀਂ ਇਸ ਸਮੇਂ ਕੋਈ ਦਵਾਈ ਲੈ ਰਹੇ ਹੋ? (ਵਿਟਾਮਿਨ, ਐਸਪੀਰੀਨ ਸਮੇਤ)</p> <p>ਹਾਂ/ਨਹੀਂ 10. ਕੀ ਤੁਹਾਨੂੰ ਕੋਈ ਐਲਰਜੀ ਹੈ? (ਦਵਾਈ, ਮੱਖੀਆਂ, ਭੋਜਨ)</p> <p>ਹਾਂ/ਨਹੀਂ 11. ਕੀ ਤੁਹਾਨੂੰ ਕਸਰਤ ਦੌਰਾਨ ਜਾਂ ਬਾਅਦ ਵਿੱਚ ਛਾਤੀ ਵਿੱਚ ਦਰਦ, ਚੱਕਰ ਆਉਣੇ, ਬੇਹੋਸ਼ੀ ਵਾਂਗ ਕੁਝ ਹੋਇਆ ਹੈ?</p> <p>ਹਾਂ/ਨਹੀਂ 12. ਕੀ ਤੁਸੀਂ ਕਸਰਤ ਦੌਰਾਨ ਆਪਣੇ ਦੇਸਤਾਂ ਨਾਲੋਂ ਜ਼ਿਆਦਾ ਆਸਾਨੀ ਨਾਲ ਜਾਂ ਜਲਦੀ ਥੱਕ ਜਾਂਦੇ ਹੋ?</p> <p>ਹਾਂ/ਨਹੀਂ 13. ਕੀ ਤੁਹਾਨੂੰ ਕਦੇ ਆਪਣੇ ਬਲੱਡ ਪ੍ਰੈਸ਼ਰ ਜਾਂ ਦਿਲ ਨਾਲ ਸੰਬੰਧਤ ਕੋਈ ਸਮੱਸਿਆ ਹੋਈ ਹੈ?</p> <p>ਹਾਂ/ਨਹੀਂ 14. ਕੀ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੂੰ 50 ਸਾਲ ਦੀ ਉਮਰ ਤੋਂ ਪਹਿਲਾਂ ਦਿਲ ਦੀਆਂ ਸਮੱਸਿਆਵਾਂ, ਦਿਲ ਦੇ ਦੌਰੇ, ਜਾਂ ਅਚਾਨਕ ਮੌਤ ਹੋਈ ਹੈ?</p> <p>ਹਾਂ/ਨਹੀਂ 15. ਕੀ ਤੁਹਾਨੂੰ ਚਮੜੀ ਦੀ ਕੋਈ ਸਮੱਸਿਆ ਹੈ? (ਮੁਰਾਸ਼ੇ, ਖਾਰਸ਼, ਧੱਫੜ, ਆਦਿ)</p> <p>ਹਾਂ/ਨਹੀਂ 16. ਕੀ ਤੁਹਾਨੂੰ ਕਦੇ ਬੇਹੋਸ਼ੀ, ਕੜਵੱਲ, ਦੌਰੇ ਜਾਂ ਗੰਭੀਰ ਚੱਕਰ ਆਉਣੇ ਹੋਏ ਹਨ?</p> <p>ਹਾਂ/ਨਹੀਂ 17. ਕੀ ਤੁਹਾਨੂੰ ਅਕਸਰ ਸਿਰ ਦਰਦ ਹੁੰਦਾ ਹੈ?</p> <p>ਹਾਂ/ਨਹੀਂ 18. ਕੀ ਤੁਹਾਨੂੰ ਕਦੇ "ਸਟਿੰਗਰ" ਜਾਂ "ਬਰਨਰ" ਜਾਂ "ਪਿੰਚਡ ਨਰਵ" ਹੋਇਆ ਹੈ?</p> <p>ਹਾਂ/ਨਹੀਂ 19. ਕੀ ਤੁਹਾਨੂੰ ਕਦੇ "ਨਾਕ ਆਊਟ" ਜਾਂ "ਪਾਸ ਆਊਟ" ਕੀਤਾ ਗਿਆ ਹੈ?</p> <p>ਹਾਂ/ਨਹੀਂ 20. ਕੀ ਤੁਹਾਨੂੰ ਕਦੇ ਗਰਦਨ ਜਾਂ ਸਿਰ 'ਤੇ ਸੱਟ ਲੱਗੀ ਹੈ?</p> <p>ਹਾਂ/ਨਹੀਂ 21. ਕੀ ਤੁਹਾਨੂੰ ਕਦੇ ਗਰਮੀ ਕਾਰਣ ਥਕਾਵਟ, ਹੀਟ ਸਟ੍ਰੋਕ, ਗਰਮੀ ਦੇ ਕੜਵੱਲ, ਜਾਂ ਗਰਮੀ ਨਾਲ ਸੰਬੰਧਤ ਸਮੱਸਿਆਵਾਂ ਆਈਆਂ ਹਨ?</p> <p>ਹਾਂ/ਨਹੀਂ 22. ਕੀ ਕਸਰਤ ਦੌਰਾਨ ਜਾਂ ਬਾਅਦ ਵਿੱਚ ਤੁਹਾਨੂੰ ਦਮਾ, ਸਾਹ ਲੈਣ ਵਿੱਚ ਤਕਲੀਫ਼, ਜਾਂ ਖੰਘ ਹੈ?</p> <p>ਹਾਂ/ਨਹੀਂ 23. ਕੀ ਤੁਸੀਂ ਐਨਕਾਂ, ਕਾਂਟੈਕਟ ਲੈਂਸ, ਜਾਂ ਸੁਰੱਖਿਆਤਮਕ ਚਸ਼ਮਾ ਪਾਉਂਦੇ ਹੋ?</p> <p>ਹਾਂ/ਨਹੀਂ 24. ਕੀ ਤੁਹਾਨੂੰ ਆਪਣੀਆਂ ਅੱਖਾਂ ਜਾਂ ਨਜ਼ਰ ਨਾਲ ਕੋਈ ਸਮੱਸਿਆ ਹੈ?</p> <p>ਹਾਂ/ਨਹੀਂ 25. ਕੀ ਤੁਸੀਂ ਦੰਦਾਂ ਦਾ ਕੋਈ ਉਪਕਰਣ ਪਹਿਨਦੇ ਹੋ? (ਬ੍ਰੈਸ, ਬ੍ਰਿਜ, ਪਲੇਟ, ਰਿਟੇਨਰ)</p>	<p>ਉਮਰਕੱਦ</p> <p>ਭਾਰਬੀਪੀ</p> <p>ਨਬਜ਼</p> <p>ਵਿਜ਼ਨ R /L/</p> <p style="text-align: center;">ਡਾਕਟਰੀ</p> <table style="width: 100%;"> <thead> <tr> <th style="text-align: left;">ਨਾਰਮਲ / ਨਾਰਮਲ ਨਹੀਂ</th> <th style="text-align: left;">ਖੇਡਾਂ</th> </tr> </thead> <tbody> <tr><td>ਨਾਰਮਲ / ਨਾਰਮਲ ਨਹੀਂ</td><td>ਦਿੱਖ</td></tr> <tr><td>ਨਾਰਮਲ / ਨਾਰਮਲ ਨਹੀਂ</td><td>ਅੱਖਾਂ</td></tr> <tr><td>ਨਾਰਮਲ / ਨਾਰਮਲ ਨਹੀਂ</td><td>ਕੰਨ</td></tr> <tr><td>ਨਾਰਮਲ / ਨਾਰਮਲ ਨਹੀਂ</td><td>ਨੱਕ</td></tr> <tr><td>ਨਾਰਮਲ / ਨਾਰਮਲ ਨਹੀਂ</td><td>ਗਲ</td></tr> <tr><td>ਨਾਰਮਲ / ਨਾਰਮਲ ਨਹੀਂ</td><td>ਦਿਲ</td></tr> <tr><td>ਨਾਰਮਲ / ਨਾਰਮਲ ਨਹੀਂ</td><td>ਲਿੰਫ ਨੋਡ</td></tr> <tr><td>ਨਾਰਮਲ / ਨਾਰਮਲ ਨਹੀਂ</td><td>ਨਬਜ਼</td></tr> <tr><td>ਨਾਰਮਲ / ਨਾਰਮਲ ਨਹੀਂ</td><td>ਫੇਫੜੇ</td></tr> <tr><td>ਨਾਰਮਲ / ਨਾਰਮਲ ਨਹੀਂ</td><td>ਪੇਟ</td></tr> <tr><td>ਨਾਰਮਲ / ਨਾਰਮਲ ਨਹੀਂ</td><td>ਜਣਨ ਅੰਗ(ਕੇਵਲ ਮਰਦਾਂ ਲਈ)....</td></tr> <tr><td>ਨਾਰਮਲ / ਨਾਰਮਲ ਨਹੀਂ</td><td>ਚਮੜੀ</td></tr> </tbody> </table> <p style="text-align: center;">ਮਸਕੂਲੇਸਕੈਲੇਟਲ</p> <table style="width: 100%;"> <tbody> <tr><td>ਨਾਰਮਲ / ਨਾਰਮਲ ਨਹੀਂ</td><td>ਗਰਦਨ</td></tr> <tr><td>ਨਾਰਮਲ / ਨਾਰਮਲ ਨਹੀਂ</td><td>ਕਮਰ</td></tr> <tr><td>ਨਾਰਮਲ / ਨਾਰਮਲ ਨਹੀਂ</td><td>ਮੋਢਾ/ਬਾਂਹ</td></tr> <tr><td>ਨਾਰਮਲ / ਨਾਰਮਲ ਨਹੀਂ</td><td>ਕੁਹਟੀ</td></tr> <tr><td>ਨਾਰਮਲ / ਨਾਰਮਲ ਨਹੀਂ</td><td>ਗੁੱਟ/ਹੱਥ</td></tr> <tr><td>ਨਾਰਮਲ / ਨਾਰਮਲ ਨਹੀਂ</td><td>ਲੱਕ/ਪੱਟ</td></tr> <tr><td>ਨਾਰਮਲ / ਨਾਰਮਲ ਨਹੀਂ</td><td>ਗੋਡੇ</td></tr> <tr><td>ਨਾਰਮਲ / ਨਾਰਮਲ ਨਹੀਂ</td><td>ਲੱਤ/ਗਿੱਟੇ</td></tr> <tr><td>ਨਾਰਮਲ / ਨਾਰਮਲ ਨਹੀਂ</td><td>ਪੈਰ</td></tr> </tbody> </table>	ਨਾਰਮਲ / ਨਾਰਮਲ ਨਹੀਂ	ਖੇਡਾਂ	ਨਾਰਮਲ / ਨਾਰਮਲ ਨਹੀਂ	ਦਿੱਖ	ਨਾਰਮਲ / ਨਾਰਮਲ ਨਹੀਂ	ਅੱਖਾਂ	ਨਾਰਮਲ / ਨਾਰਮਲ ਨਹੀਂ	ਕੰਨ	ਨਾਰਮਲ / ਨਾਰਮਲ ਨਹੀਂ	ਨੱਕ	ਨਾਰਮਲ / ਨਾਰਮਲ ਨਹੀਂ	ਗਲ	ਨਾਰਮਲ / ਨਾਰਮਲ ਨਹੀਂ	ਦਿਲ	ਨਾਰਮਲ / ਨਾਰਮਲ ਨਹੀਂ	ਲਿੰਫ ਨੋਡ	ਨਾਰਮਲ / ਨਾਰਮਲ ਨਹੀਂ	ਨਬਜ਼	ਨਾਰਮਲ / ਨਾਰਮਲ ਨਹੀਂ	ਫੇਫੜੇ	ਨਾਰਮਲ / ਨਾਰਮਲ ਨਹੀਂ	ਪੇਟ	ਨਾਰਮਲ / ਨਾਰਮਲ ਨਹੀਂ	ਜਣਨ ਅੰਗ(ਕੇਵਲ ਮਰਦਾਂ ਲਈ)....	ਨਾਰਮਲ / ਨਾਰਮਲ ਨਹੀਂ	ਚਮੜੀ	ਨਾਰਮਲ / ਨਾਰਮਲ ਨਹੀਂ	ਗਰਦਨ	ਨਾਰਮਲ / ਨਾਰਮਲ ਨਹੀਂ	ਕਮਰ	ਨਾਰਮਲ / ਨਾਰਮਲ ਨਹੀਂ	ਮੋਢਾ/ਬਾਂਹ	ਨਾਰਮਲ / ਨਾਰਮਲ ਨਹੀਂ	ਕੁਹਟੀ	ਨਾਰਮਲ / ਨਾਰਮਲ ਨਹੀਂ	ਗੁੱਟ/ਹੱਥ	ਨਾਰਮਲ / ਨਾਰਮਲ ਨਹੀਂ	ਲੱਕ/ਪੱਟ	ਨਾਰਮਲ / ਨਾਰਮਲ ਨਹੀਂ	ਗੋਡੇ	ਨਾਰਮਲ / ਨਾਰਮਲ ਨਹੀਂ	ਲੱਤ/ਗਿੱਟੇ	ਨਾਰਮਲ / ਨਾਰਮਲ ਨਹੀਂ	ਪੈਰ
ਨਾਰਮਲ / ਨਾਰਮਲ ਨਹੀਂ	ਖੇਡਾਂ																																												
ਨਾਰਮਲ / ਨਾਰਮਲ ਨਹੀਂ	ਦਿੱਖ																																												
ਨਾਰਮਲ / ਨਾਰਮਲ ਨਹੀਂ	ਅੱਖਾਂ																																												
ਨਾਰਮਲ / ਨਾਰਮਲ ਨਹੀਂ	ਕੰਨ																																												
ਨਾਰਮਲ / ਨਾਰਮਲ ਨਹੀਂ	ਨੱਕ																																												
ਨਾਰਮਲ / ਨਾਰਮਲ ਨਹੀਂ	ਗਲ																																												
ਨਾਰਮਲ / ਨਾਰਮਲ ਨਹੀਂ	ਦਿਲ																																												
ਨਾਰਮਲ / ਨਾਰਮਲ ਨਹੀਂ	ਲਿੰਫ ਨੋਡ																																												
ਨਾਰਮਲ / ਨਾਰਮਲ ਨਹੀਂ	ਨਬਜ਼																																												
ਨਾਰਮਲ / ਨਾਰਮਲ ਨਹੀਂ	ਫੇਫੜੇ																																												
ਨਾਰਮਲ / ਨਾਰਮਲ ਨਹੀਂ	ਪੇਟ																																												
ਨਾਰਮਲ / ਨਾਰਮਲ ਨਹੀਂ	ਜਣਨ ਅੰਗ(ਕੇਵਲ ਮਰਦਾਂ ਲਈ)....																																												
ਨਾਰਮਲ / ਨਾਰਮਲ ਨਹੀਂ	ਚਮੜੀ																																												
ਨਾਰਮਲ / ਨਾਰਮਲ ਨਹੀਂ	ਗਰਦਨ																																												
ਨਾਰਮਲ / ਨਾਰਮਲ ਨਹੀਂ	ਕਮਰ																																												
ਨਾਰਮਲ / ਨਾਰਮਲ ਨਹੀਂ	ਮੋਢਾ/ਬਾਂਹ																																												
ਨਾਰਮਲ / ਨਾਰਮਲ ਨਹੀਂ	ਕੁਹਟੀ																																												
ਨਾਰਮਲ / ਨਾਰਮਲ ਨਹੀਂ	ਗੁੱਟ/ਹੱਥ																																												
ਨਾਰਮਲ / ਨਾਰਮਲ ਨਹੀਂ	ਲੱਕ/ਪੱਟ																																												
ਨਾਰਮਲ / ਨਾਰਮਲ ਨਹੀਂ	ਗੋਡੇ																																												
ਨਾਰਮਲ / ਨਾਰਮਲ ਨਹੀਂ	ਲੱਤ/ਗਿੱਟੇ																																												
ਨਾਰਮਲ / ਨਾਰਮਲ ਨਹੀਂ	ਪੈਰ																																												

- ਹਾਂ/ਨਹੀਂ 26. ਕੀ ਤੁਹਾਨੂੰ ਕਦੇ ਗੋਡੇ ਜਾਂ ਗਿੱਟੇ ਦੀ ਸੱਟ ਲੱਗੀ ਹੈ?
- ਹਾਂ/ਨਹੀਂ 27. ਕੀ ਤੁਸੀਂ ਕਦੇ ਕਿਸੇ ਹੋਰ ਜੋੜ ਨੂੰ ਜ਼ਖਮੀ ਕੀਤਾ ਹੈ? (ਮੋਢੇ, ਗੁੱਟ, ਉਂਗਲਾਂ, ਆਦਿ)
- ਹਾਂ/ਨਹੀਂ 28. ਕੀ ਤੁਹਾਡੀ ਕਦੇ ਹੱਡੀ ਟੁੱਟੀ ਹੈ? (ਫ੍ਰੈਕਚਰ)
- ਹਾਂ/ਨਹੀਂ 29. ਕੀ ਤੁਹਾਨੂੰ ਕਦੇ ਪਲੱਸਤਰ, ਸਪਲਿੰਟ, ਜਾਂ ਬੈਸਾਖੀਆਂ ਦੀ ਵਰਤੋਂ ਕਰਨੀ ਪਈ ਹੈ?
- ਹਾਂ/ਨਹੀਂ 30. ਕੀ ਤੁਹਾਨੂੰ ਮੁਕਾਬਲੇ ਲਈ ਵਿਸ਼ੇਸ਼ ਉਪਕਰਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ? (ਬੈਸ, ਆਦਿ)
- ਹਾਂ/ਨਹੀਂ 31. ਕੀ ਤੁਹਾਡੇ ਆਖਰੀ ਟੈਟਨਸ ਬੁਸਟਰ ਸ਼ਾਟ ਨੂੰ ਅੱਠ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ?
- ਹਾਂ/ਨਹੀਂ 32. ਕੀ ਤੁਸੀਂ ਆਪਣੇ ਭਾਰ ਬਾਰੇ ਚਿੰਤਤ ਹੋ?
- ਹਾਂ/ਨਹੀਂ 33. ਕੀ ਤੁਹਾਨੂੰ ਆਪਣੀ ਖੇਡ ਵਿੱਚ ਹਿੱਸਾ ਲੈਣ ਬਾਰੇ ਕੋਈ ਡਾਕਟਰੀ ਚਿੰਤਾਵਾਂ ਹਨ?
- ਹਾਂ/ਨਹੀਂ 34. ਕੀ ਤੁਸੀਂ ਆਪਣੀ ਤਾਕਤ ਜਾਂ ਪ੍ਰਦਰਸ਼ਨ ਨੂੰ ਵਧਾਉਣ ਲਈ ਕੋਈ ਗੋਲੀਆਂ ਜਾਂ ਦਵਾਈਆਂ ਲੈ ਰਹੇ ਹੋ?
- ਹਾਂ/ਨਹੀਂ 35. ਔਰਤਾਂ: ਕੀ ਤੁਹਾਨੂੰ ਮਾਹਵਾਰੀ ਸੰਬੰਧੀ ਕੋਈ ਸਮੱਸਿਆ ਹੈ?

ਮੈਂ ਹੇਠਾਂ ਆਪਣੇ ਹਸਤਾਖਰਾਂ ਦੁਆਰਾ ਤਸਦੀਕ ਕਰਦਾ/ਕਰਦੀ ਹਾਂ ਕਿ ਮੇਰੀ ਬਿਹਤਰੀਨ ਜਾਣਕਾਰੀ ਅਨੁਸਾਰ, ਉਪਰੋਕਤ ਸਵਾਲਾਂ ਦੇ ਮੇਰੇ ਜਵਾਬ ਪੂਰੇ ਅਤੇ ਸਹੀ ਹਨ।

ਮਾਤਾ/ਪਿਤਾ/ਸਰਪ੍ਰਸਤ ਦੇ ਦਸਤਖਤ ਮਿਤੀ

ਵਿਦਿਆਰਥੀ ਦੇ ਦਸਤਖਤ ਮਿਤੀ

ਮੁਲਾਂਕਣ

-
-

ਪੂਰੀ ਸ਼ਮੂਲੀਅਤ
ਸੀਮਤ ਸ਼ਮੂਲੀਅਤ

ਪਾਬੰਦੀਆਂ ਦਾ ਵਰਣਨ ਕਰੋ

.....

ਭਾਗੀਦਾਰੀ ਨਿਰੋਪਕ (ਕਾਰਨ)

.....

ਸਿਫ਼ਾਰਿਸ਼ਾਂ (ਉਪਕਰਨ, ਟੇਪਿੰਗ, ਮੁੜ ਵਸੇਬਾ, ਰੈਫਰਲ) .

.....

.....

ਨਿਰੀਖਕ ਦਾ ਨਾਮ

ਹਸਤਾਖਰ

ਫੋਨ ਤਰੀਕ